

# ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ

Dated: 14/11/2022

## ਨੋਟਿਸ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਾਰਡ ਅਟੈਂਡੈਂਟ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਵੱਲੋਂ 14.11.2021 ਨੂੰ ਕਰਵਾਈ ਗਈ ਸੀ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਮੀਮੇ ਨੰਬਰ ਮੀਮੇ ਨੰ. C.C (3)-P:2022/6541 ਮਿਤੀ 20/10/2022 ਰਾਹੀਂ ਯੂਨੀਵਰਸਿਟੀ ਨੂੰ Deptt. of Social Security and Woman and Child Development (Disability Cell) ਦੀ ਹਦਾਇਤਾਂ ਅਨੁਸਾਰ **Deaf and Hard of Hearing and Multiple disability in Serial No. 1 to 4** (ਹੇਠ ਦਰਸਾਏ), **including deaf-blindness** ਦੇ ਯੋਗ ਦਿਵਿਆਂਗਜਨ ਸ਼੍ਰੇਣੀ ਦੇ ਉਮੀਦਵਾਰਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਲਈ ਇਸ ਦਫਤਰ ਨੂੰ ਹਦਾਇਤ ਕੀਤੀ ਹੈ।

### Disability-Wise percentage in Service

Sr. no.	Type of disability (See Schedule appended to the Right of Persons with Disabilities, Act, 2016)	Percentage
1.	Blindness and Low-vision	One Percent
2.	Deaf and Hard of hearing	One Percent
3.	Locomotor disability (including Cerebral palsy, leprosy cured, Dwarfism, Acid attach victims and Muscular dystrophy):	One Percent
4.	Intellectual disability (including Autism and Special learning disability), and Mental Illness:  OR Multiple disabilities specified in Serial No. 1 to 4 above, including deaf-blindness.	One Percent

**Venue: Auditorium, Guru Gobind Singh Medical College, Faridkot**

Sr. No.	Category	Dated	Time	Cut Off Marks called for Document Verification
1	• <b>Deaf and Hard of Hearing and Multiple disability in Serial No. 1 to 4</b> (ਉਪਰ ਦਰਸਾਏ), <b>including deaf-blindness</b>	22/11/2022	10:00 am	56.75 to 51.75 (List of candidates is attached)
• ਉਪਰਕਤ ਦਰਸਾਈ ਕੈਟੇਗਰੀ ਨਾਲ ਸਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਵਿਚਾਰਿਆ ਜਾਵੇਗਾ।				

ਨੋਟ: ਜਿਹੜੇ ਉਮੀਦਵਾਰਾਂ ਮਿਤੀ 20/12/2021 ਨੂੰ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਦੀ ਜ਼ਰੂਰ ਨਹੀਂ ਹੈ।

ਹਦਾਇਤਾਂ

- ਉਮੀਦਵਾਰਾਂ ਨੂੰ ਸਾਰੇ ਡਾਕੂਮੈਂਟ ਦੀਆਂ ਫੋਟੋਕਾਪੀ ਸਮੇਤ ਐਡਮਿਟ ਕਾਰਡ ਕਮ ਰੋਲ ਨੰਬਰ ਸਲਿੱਪ, ਫੋਟੋ, ਤਜਰਬਾ, ਉਮਰ ਦਾ ਸਬੂਤ, ਪੰਜਾਬੀ ਬਰਾਬਰ ਮਿਡਲ ਸਟੈਂਡਰਡ ਪਾਸ ਕਰਨ ਦਾ ਸਬੂਤ, ਅਕਾਦਮਿਕ ਸਰਟੀਫਿਕੇਟ, ਸਰੀਰਕ ਅਪਾਹਜ ਸ਼੍ਰੇਣੀ ਸਰਟੀਫਿਕੇਟ ਸਮੇਤ ਅਸਲ ਦਸਤਾਵੇਜ਼ ਨਾਲ ਲੈ ਕਿ ਆਉਣ ਦੀ ਹਦਾਇਤ ਕੀਤੀ ਜਾਂਦੀ ਹੈ। ਯੂਨੀਵਰਸਿਟੀ ਵੱਲੋਂ ਇਸ ਸਬੰਧ ਵਿੱਚ ਕੋਈ ਵੱਖਰਾ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।

2. ਡਾਕੂਮੈਂਟ ਵੈਰੀਫਿਕੇਸ਼ਨ ਦੌਰਾਨ ਉਮੀਦਵਾਰਾਂ ਦੀ ਨਿੱਜੀ ਹਾਜ਼ਰੀ ਜ਼ਰੂਰੀ ਹੈ।
3. ਕਾਉਂਸਲਿੰਗ ਫੀਸ ਰੁਪਏ 500/- (SC ਲਈ 250/- ਰੁਪਏ) ਕਾਉਂਸਲਿੰਗ ਸਥਾਨ 'ਤੇ ਮੌਕੇ 'ਤੇ ਹਰੇਕ ਉਮੀਦਵਾਰ ਤੋਂ ਵਸੂਲੇ ਜਾਣਗੇ।
4. ਪੋਸਟ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਪੋਸਟ ਲਈ ਯੋਗਤਾ ਦੇ ਮਾਪਦੰਡ ਉਮੀਦਵਾਰ ਪੂਰੇ ਕਰਦਾ ਹੋਣਾ ਚਾਹੀਦਾ ਹੈ।
5. ਜੇਕਰ ਭਰਤੀ ਦੇ ਕਿਸੇ ਵੀ ਪੜਾਅ ਤੇ ਕਿਸੇ ਵੀ ਬਿਨੈਕਾਰ ਦਾ ਕੋਈ ਸਰਟੀਫਿਕੇਟ/ਡਾਕੂਮੈਂਟ ਜਾਅਲੀ ਪਾਇਆ ਜਾਂਦਾ ਹੈ ਜਾਂ ਕਿਸੇ ਅਯੋਗ ਅਥਾਰਟੀ ਦੁਆਰਾ ਜਾਰੀ ਕੀਤਾ ਜਾਂਦਾ ਹੈ, ਤਾਂ ਯੋਗਤਾ/ਨਿਯੁਕਤੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਜਾਵੇਗੀ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
6. ਦਸਤਾਵੇਜ਼ ਤਸਦੀਕ ਲਈ ਹਾਜ਼ਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਮੀਦਵਾਰ ਨੇ ਸਾਰੇ ਮਾਪਦੰਡ ਪੂਰੇ ਕੀਤੇ ਹਨ ਅਤੇ ਉਹ ਇਸ ਅਹੁਦੇ ਲਈ ਯੋਗ ਹੈ। ਬਿਨੈ-ਪੱਤਰ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਮੀਦਵਾਰ ਦੀ ਯੋਗਤਾ ਨਿਰਧਾਰਤ ਕੀਤੀ ਜਾਵੇਗੀ। ਜੇਕਰ ਉਮੀਦਵਾਰ ਦਸਤਾਵੇਜ਼ ਤਸਦੀਕ ਕਮੇਟੀ ਦੁਆਰਾ ਯੋਗ ਨਹੀਂ ਪਾਇਆ ਜਾਂਦਾ ਹੈ, ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ।
7. ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਜਾਂ ਮੈਡੀਕਲ ਸਿੱਖਿਆ ਅਤੇ ਖੋਜ, ਪੰਜਾਬ ਸਰਕਾਰ ਦੁਆਰਾ ਜਾਰੀ ਤਜਰਬਾ ਸਰਟੀਫਿਕੇਟ ਦੇ ਅੰਕ ਜੋੜਨ ਤੋਂ ਬਾਅਦ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।
8. ਉਮੀਦਵਾਰ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਵਿੱਚ ਸ਼ਾਮਲ ਹੋਣ ਲਈ ਕੋਈ ਟੀਏ/ਡੀਏ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ।
10. ਹੋਰ ਅੱਪਡੇਟ ਲਈ ਯੂਨੀਵਰਸਿਟੀ ਦੀ ਵੈੱਬਸਾਈਟ [www.bfuhs.ac.in](http://www.bfuhs.ac.in) 'ਤੇ ਜਾਓ।

Sd/-  
ਰਜਿਸਟਰਾਰ